

 Print Page

Sri Guru Granth Sahib

Displaying 1138 of

ਨਾਮ ਬਿਨਾ ਸਭ ਦੁਨੀਆ ਛਾਰੁ ॥੧॥

Naam Binaa Sabh Dhuneaaa Shhaar ||1||

Without the Naam, the Name of the Lord, the whole world is just ashes. ||1||

ਭੈਰਉ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧

Raag Bhaira-o Guru Arjan Dev

ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥

Acharaj Thaeree Kudharath Thaerae Kadham Salaah ||

Your Creative Power is marvellous, and Your Lotus Feet are admirable.

ਭੈਰਉ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧

Raag Bhaira-o Guru Arjan Dev

ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥

Ganeev Thaeree Sifath Sachae Paathisaah ||2||

Your Praise is priceless, O True King. ||2||

ਭੈਰਉ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੨

Raag Bhaira-o Guru Arjan Dev

ਨੀਧਰਿਆ ਧਰ ਪਨਹ ਖੁਦਾਇ ॥

Needhhariaa Dhar Paneh Khudhaae ||

God is the Support of the unsupported.

ਭੈਰਉ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੨

Raag Bhaira-o Guru Arjan Dev

ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥

Gareeb Nivaaaj Dhin Rain Dhhiaae ||3||

Meditate day and night on the Cherisher of the meek and humble. ||3||

ਭੈਰਉ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੨

Raag Bhaira-o Guru Arjan Dev

ਨਾਨਕ ਕਉ ਖੁਦਿ ਖਸਮ ਮਿਹਰਵਾਨ ॥

Naanak Ko Khudh Khasam Miharavaan ||

God has been merciful to Nanak.

ਭੈਰਉ (ਮਃ ੫) (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੩

Raag Bhaira-o Guru Arjan Dev

ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥

Alahu N Visarai Dhill Jeeaa Paraan ||4||10||

May I never forget God; He is my heart, my soul, my breath of life. ||4||10||

ਭੈਰਉ (ਮਃ ੫) (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੩

Raag Bhaira-o Guru Arjan Dev

ਭੈਰਉ ਮਹਲਾ ੫ ॥

Bhairao Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮

ਸਾਚ ਪਦਾਰਥੁ ਗੁਰਮੁਖਿ ਲਹਹੁ ॥

Saach Padhaarathh Guramukh Lehahu ||

As Gurmukh, obtain the true wealth.

ਭੈਰਉ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪

Raag Bhaira-o Guru Arjan Dev

ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥

Prabh Kaa Bhaanaa Sath Kar Sehahu ||1||

Accept the Will of God as True. ||1||

ਭੈਰਉ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪

Raag Bhaira-o Guru Arjan Dev

ਜੀਵਤ ਜੀਵਤ ਜੀਵਤ ਰਹਹੁ ॥

Jeevath Jeevath Jeevath Rehahu ||

Live, live, live forever.

ਭੈਰਉ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪

Raag Bhaira-o Guru Arjan Dev

ਰਾਮ ਰਸਾਇਣੁ ਨਿਤ ਉਠਿ ਪੀਵਹੁ ॥

Raam Rasaaein Nith Outh Peevahu ||

Rise early each day, and drink in the Nectar of the Lord.

ਭੈਰਉ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੫

Raag Bhaira-o Guru Arjan Dev

ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥

Har Har Har Har Rasanaa Kehahu ||1|| Rehaao ||

With your tongue, chant the Name of the Lord, Har, Har, Har, Har. ||1||Pause||

ਭੈਰਉ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੫

Raag Bhaira-o Guru Arjan Dev

ਕਲਿਜੁਗ ਮਹਿ ਇਕ ਨਾਮਿ ਉਧਾਰੁ ॥

Kalijug Mehi Eik Naam Oudhhaar ||

In this Dark Age of Kali Yuga, the One Name alone shall save you.

ਭੈਰਉ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੬

Raag Bhaira-o Guru Arjan Dev

ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥

Naanak Bolai Braham Beechaar ||2||11||

Nanak speaks the wisdom of God. ||2||11||

ਭੈਰਉ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੬

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮

ਸਤਿਗੁਰੁ ਸੇਵਿ ਸਰਬ ਫਲ ਪਾਏ ॥

Sathigur Saev Sarab Fal Paaeae ||

Serving the True Guru, all fruits and rewards are obtained.

ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੬

Raag Bhaira-o Guru Arjan Dev

ਜਨਮ ਜਨਮ ਕੀ ਮੈਲੁ ਮਿਟਾਏ ॥੧॥

Janam Janam Kee Mail Mittaaeae ||1||

The filth of so many lifetimes is washed away. ||1||

ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੭

Raag Bhaira-o Guru Arjan Dev

ਪਤਿਤ ਪਾਵਨ ਪ੍ਰਭ ਤੇਰੇ ਨਾਉ ॥

Pathith Paavan Prabh Thaero Nao ||

Your Name, God, is the Purifier of sinners.

ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੭

Raag Bhaira-o Guru Arjan Dev

ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥

Poorab Karam Likhae Gun Gaao ||1|| Rehaao ||

Because of the karma of my past deeds, I sing the Glorious Praises of the Lord. ||1||Pause||

ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੭

Raag Bhaira-o Guru Arjan Dev

ਸਾਧੂ ਸੰਗਿ ਹੋਵੈ ਉਧਾਰੁ ॥

Saadhhoo Sang Hovai Oudhhaar ||

In the Saadh Sangat, the Company of the Holy, I am saved.

ਭੈਰਉ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੮

Raag Bhaira-o Guru Arjan Dev

ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥

Sobhaa Paavai Prabh Kai Dhuaar ||2||

I am blessed with honor in God's Court. ||2||

ਭੈਰਉ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੮

Raag Bhaira-o Guru Arjan Dev

ਸਰਬ ਕਲਿਆਣ ਚਰਣ ਪ੍ਰਭ ਸੇਵਾ ॥

Sarab Kaliaan Charan Prabh Saevaa ||

Serving at God's Feet, all comforts are obtained.

ਭੈਰਉ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੮

Raag Bhaira-o Guru Arjan Dev

ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥

Dhhoor Baashhehi Sabh Sur Nar Dhaevaa ||3||

All the angels and demi-gods long for the dust of the feet of such beings. ||3||

ਭੈਰਉ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੯

Raag Bhaira-o Guru Arjan Dev

ਨਾਨਕ ਪਾਇਆ ਨਾਮ ਨਿਧਾਨੁ ॥

Naanak Paaeiaa Naam Nidhhaan ||

Nanak has obtained the treasure of the Naam.

ਭੈਰਉ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੯

Raag Bhaira-o Guru Arjan Dev

ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥

Har Jap Jap Oudhhariaa Sagal Jehaan ||4||12||

Chanting and meditating on the Lord, the whole world is saved. ||4||12||

ਭੈਰਉ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੦

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ॥

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮

ਅਪਣੇ ਦਾਸ ਕਉ ਕੰਠਿ ਲਗਾਵੈ ॥

Apanae Dhaas Ko Kanth Lagaavai ॥

God hugs His slave close in His Embrace.

ਭੈਰਉ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੦

Raag Bhaira-o Guru Arjan Dev

ਨਿੰਦਕ ਕਉ ਅਗਨਿ ਮਹਿ ਪਾਵੈ ॥੧॥

Nindhak Ko Agan Mehi Paavai ||1||

He throws the slanderer into the fire. ||1||

ਭੈਰਉ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੧

Raag Bhaira-o Guru Arjan Dev

ਪਾਪੀ ਤੇ ਰਾਖੇ ਨਾਰਾਇਣ ॥

Paapee Thae Raakhae Naaraaein ॥

The Lord saves His servants from the sinners.

ਭੈਰਉ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੧

Raag Bhaira-o Guru Arjan Dev

ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥

Paapee Kee Gath Kathehoo Naahee Paapee Pachiaa Aap Kamaaein ||1|| Rehaao ॥

No one can save the sinner. The sinner is destroyed by his own actions. ||1||Pause||

ਭੈਰਉ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੧

Raag Bhaira-o Guru Arjan Dev

ਦਾਸ ਰਾਮ ਜੀਉ ਲਾਗੀ ਪ੍ਰੀਤਿ ॥

Dhaas Raam Jeeo Laagee Preeth ॥

The Lord's slave is in love with the Dear Lord.

ਭੈਰਉ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੨

Raag Bhaira-o Guru Arjan Dev

ਨਿੰਦਕ ਕੀ ਹੋਈ ਬਿਪਰੀਤਿ ॥੨॥

Nindhak Kee Hoei Bipareeth ||2||

The slanderer loves something else. ||2||

ਭੈਰਉ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੨

Raag Bhaira-o Guru Arjan Dev

ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥

Paarabreham Apanaa Biradh Pragattaaeiaa ||

The Supreme Lord God has revealed His Innate Nature.

ਭੈਰਉ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੩

Raag Bhaira-o Guru Arjan Dev

ਦੋਖੀ ਅਪਣਾ ਕੀਤਾ ਪਾਇਆ ॥੩॥

Dhokhee Apanaa Keethaa Paaeiaa ||3||

The evil-doer obtains the fruits of his own actions. ||3||

ਭੈਰਉ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੩

Raag Bhaira-o Guru Arjan Dev

ਆਇ ਨ ਜਾਈ ਰਹਿਆ ਸਮਾਈ ॥

Aae N Jaaee Rehiaa Samaaee ||

God does not come or go; He is All-pervading and permeating.

ਭੈਰਉ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੩

Raag Bhaira-o Guru Arjan Dev

ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥

Naanak Dhaas Har Kee Saranaaee ||4||13||

Slave Nanak seeks the Sanctuary of the Lord. ||4||13||

ਭੈਰਉ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੪

Raag Bhaira-o Guru Arjan Dev

ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨

Raag Bhairo Mehalaa 5 Choupadhae Ghar 2

Raag Bhairao, Fifth Mehl, Chaupadas, Second House:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮

ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥

Sreedhhar Mohan Sagal Oupaavan Nirankaar Sukhadhaathaa ||

The Fascinating Lord, the Creator of all, the Formless Lord, is the Giver of Peace.

ਭੈਰਉ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੬

Raag Bhaira-o Guru Arjan Dev

ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥

Aisaa Prabh Shhodd Karehi An Saevaa Kavan Bikhiaa Ras Maathaa ||1||

You have abandoned this Lord, and you serve another. Why are you intoxicated with the pleasures of corruption? ||1||

ਭੈਰਉ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੬

Raag Bhaira-o Guru Arjan Dev

ਰੇ ਮਨ ਮੇਰੇ ਤੂ ਗੋਵਿੰਦ ਭਾਜੁ ॥

Rae Man Maerae Thoo Govindh Bhaaj ||

O my mind, meditate on the Lord of the Universe.

ਭੈਰਉ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੭

Raag Bhaira-o Guru Arjan Dev

ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥

Avar Oupaav Sagal Mai Dhaekhae Jo Chithaveeai Thith Bigaras Kaaj ||1|| Rehaao ||

I have seen all other sorts of efforts; whatever you can think of, will only bring failure. ||1||Pause||

ਭੈਰਉ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੭

Raag Bhaira-o Guru Arjan Dev

ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥

Thaakur Shhodd Dhaasee Ko Simarehi Manamukh Andhh Agiaanaa ||

The blind, ignorant, self-willed manmukhs forsake their Lord and Master, and dwell on His slave Maya.

ਭੈਰਉ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੮

Raag Bhaira-o Guru Arjan Dev

ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥

Har Kee Bhagath Karehi Thin Nindhehi Nigurae Pasoo Samaanaa ||2||

They slander those who worship their Lord; they are like beasts, without a Guru. ||2||

ਭੈਰਉ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੮

Raag Bhaira-o Guru Arjan Dev

ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥

Jeeo Pindd Than Dhhan Sabh Prabh Kaa Saakath Kehathae Maeraa ||

Soul, life, body and wealth all belong to God, but the faithless cynics claim that they own them.

ਭੈਰਉ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੮ ਪੰ. ੧੯

Raag Bhaira-o Guru Arjan Dev